

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ, ਜੂਨੇ ਅਵਾਰਡ-ਜੇਤੂ ਮੁੱਖ ਪ੍ਰਦਰਸ਼ਕ ਵਾਕ ਆਫ ਦ ਅਰਥ ਦੇ ਨਾਲ ਕੈਨੇਡਾ ਡੇ ਦਾ ਜਸ਼ਨ ਐਨਲਾਈਨ ਮਨਾ ਰਿਹਾ ਹੈ

ਬ੍ਰੈਂਪਟਨ, ਓਨਟਾਰੀਓ (23 ਜੂਨ, 2020) – ਕੋਵਿਡ-19 (COVID-19) ਨੂੰ ਫੈਲਣ ਤੋਂ ਰੋਕਣ ਲਈ, ਸਿਟੀ ਆਫ ਬ੍ਰੈਂਪਟਨ, ਆਪਣਾ ਕੈਨੇਡਾ ਡੇ (Canada Day) ਦਾ ਜਸ਼ਨ ਐਨਲਾਈਨ ਮਨਾ ਰਹੀ ਹੈ। ਸਿਟੀ ਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਮੁੱਖ ਪ੍ਰਦਰਸ਼ਕ, ਜੂਨੋ (JUNO) ਅਵਾਰਡ-ਜੇਤੂ ਬੈਂਡ, ਵਾਕ ਆਫ ਦ ਅਰਥ (Walk Off The Earth) ਹੈ।

ਇਹ ਕਾਰਜਕਰਮ, ਬੁੱਧਵਾਰ, 1 ਜੁਲਾਈ ਨੂੰ ਦੁਪਹਿਰ ਤੋਂ ਲੈ ਕੇ ਰਾਤ 10 ਵਜੇ ਤੱਕ, www.brampton.ca/canadaday ਤੇ ਹੋਵੇਗਾ। ਇਸ ਕਾਰਜਕਰਮ ਵਿੱਚ ਪੂਰਾ ਦਿਨ, ਐਨਲਾਈਨ ਪਰਿਵਾਰ-ਅਨੁਕੂਲਿਤ ਗਤੀਵਿਧੀਆਂ, ਕੈਨੇਡਾ ਦੀਆਂ ਅਸਲੀ ਵਿਅੰਜਨ ਵਿਧੀਆਂ (ਰੈਸਿਪੀਜ਼), ਭੋਜਨ ਖਰੀਦ ਕੇ ਲੈ ਜਾਣ ਅਤੇ ਭੋਜਨ ਦੀ ਡਿਲੀਵਰੀ ਕਰਨ ਦੇ ਵਿਕਲਪ ਪੇਸ਼ ਕਰਨ ਵਾਲੇ ਰੈਸਟੋਰੈਂਟਾਂ ਦੀ ਸੂਚੀ ਅਤੇ ਹੋਰ ਬਹੁਤ ਕੁਝ ਉਪਲਬਧ ਹੋਵੇਗਾ।

ਇਸ ਸਾਲ, ਹਰ ਕਿਸੇ ਨੂੰ ਆਪਣੇ ਘਰ ਬੈਠੇ ਹੀ, ਬ੍ਰੈਂਪਟਨ ਦੀ ਕੈਨੇਡਾ ਡੇ ਦੀ ਸਟੇਜ ਦੀ ਪਹਿਲੀ ਕਤਾਰ ਵਿੱਚ ਸੀਟ ਮਿਲੇਗੀ। ਅਲੇਕਟਰਾ (Alectra) ਵੱਲੋਂ ਪੇਸ਼ ਕੀਤੀ ਜਾਣ ਵਾਲੀ ਡਿਜੀਟਲ ਸਟੇਜ ਦਾ ਸਿੱਧਾ ਪ੍ਰਸਾਰਨ, ਸ਼ਾਮ ਨੂੰ 5:30 ਵਜੇ ਸ਼ੁਰੂ ਹੋਵੇਗਾ। ਇਸ ਵਿੱਚ ਲੋਕਲ ਕਲਾਕਾਰਾਂ ਅਤੇ ਜੂਨੋ ਅਵਾਰਡ-ਜੇਤੂ ਮੁੱਖ ਪ੍ਰਦਰਸ਼ਕ, ਵਾਕ ਆਫ ਦ ਅਰਥ ਦੇ ਪ੍ਰਦਰਸ਼ਨ ਪੇਸ਼ ਕੀਤੇ ਜਾਣਗੇ।

ਰਾਤ ਨੂੰ 8 ਵਜੇ, ਸਿੱਧਾ ਪ੍ਰਸਾਰਨ, ਓਟਾਵਾ (Ottawa) ਤੋਂ ਪੂਰੇ ਦੇਸ਼ ਵਿੱਚ, ਸੀ.ਬੀ.ਸੀ. (CBC) ਦੇ ਐਨਲਾਈਨ ਕੈਨੇਡਾ ਡੇ ਦੇ ਪ੍ਰਸਾਰਨ ਵਿੱਚ ਬਦਲ ਜਾਵੇਗਾ, ਜਿੱਥੇ ਬ੍ਰੈਂਪਟਨ ਦੇ ਕਲਾਕਾਰ ਹਾਵੀਆ ਮਾਈਟੀ (Haviah Mighty), ਕੈਨੇਡਾ ਦੇ ਪ੍ਰਦਰਸ਼ਨ ਕਰਨ ਵਾਲੇ ਕਈ ਕਲਾਕਾਰਾਂ ਵਿੱਚੋਂ ਇੱਕ ਹੋਣਗੇ।

ਜਸ਼ਨ ਨੂੰ ਅੰਤ ਤੱਕ ਦੇਖਣ ਲਈ, ਦਰਸ਼ਕ ਤੀਬਰ ਅਵਾਜ਼ ਵਿੱਚ ਪਟਾਕਿਆਂ ਦਾ ਰੋਮਾਂਚਕ ਡਿਸਪਲੇ ਦੇਖ ਸਕਦੇ ਹਨ! ਟਿਮ ਹੋਰਟਨਸ (Tim Hortons) ਵੱਲੋਂ ਪੇਸ਼ ਕੀਤਾ ਜਾਣ ਵਾਲਾ, ਪਟਾਕਿਆਂ ਦਾ ਡਿਜੀਟਲ ਡਿਸਪਲੇ, ਨਿਵਾਸੀਆਂ ਨੂੰ ਕੋਵਿਡ-19 ਮਹਾਂਮਾਰੀ ਦੇ ਦੌਰਾਨ, ਪਰੰਪਰਿਕ ਕੈਨੇਡਾ ਡੇ ਦੇ ਪਟਾਕਿਆਂ ਦੇ ਡਿਸਪਲੇ ਦਾ ਬੇਜੋੜ ਅਤੇ ਸੁਰੱਖਿਅਤ ਵਿਕਲਪ ਪ੍ਰਦਾਨ ਕਰਦਾ ਹੈ। ਆਭਾਸੀ (ਵਰਚੁਅਲ) ਸ਼ੇ ਰਾਤ ਨੂੰ 10 ਵਜੇ ਐਨਲਾਈਨ ਸ਼ੁਰੂ ਹੋਵੇਗਾ, ਜੋ ਸਨੈਪਡ ਕਮਿਊਨਿਟੀ ਹਬ (Snapd Community Hub) ਵੱਲੋਂ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ।

ਬ੍ਰੈਂਪਟਨ ਕੈਨੇਡਾ ਡੇ, ਉਦਾਰਤਾਪੂਰਬਕ, ਅਲੇਕਟਰਾ, ਟਿਮ ਹੋਰਟਨਸ, ਆਲਸਟੇਟ (Allstate), ਅਲਗੋਮਾ ਯੂਨੀਵਰਸਿਟੀ (Algoma University) ਅਤੇ ਬੇਲ (Bell) ਦੁਆਰਾ ਸਪਾਂਸਰ ਕੀਤਾ ਜਾ ਰਿਹਾ ਹੈ।

ਸੋਸ਼ਲ ਬਣੋ!

- ਸਾਨੂੰ ਸੋਸ਼ਲ ਮੀਡੀਆ @ExperienceBrampton ਅਤੇ @CityBrampton ਤੇ ਫਾਲੋ ਕਰੋ।
- #BramptonCanadaDayatHome ਅਤੇ #BramptonTogether ਦੀ ਵਰਤੋਂ ਕਰਦੇ ਹੋਏ, ਘਰ ਵਿੱਚ ਆਪਣੇ ਕੈਨੇਡਾ ਡੇ ਦੇ ਜਸ਼ਨ ਦੀਆਂ ਫੋਟੋਆਂ ਅਤੇ ਵੀਡੀਓ ਸਾਂਝੀਆਂ ਕਰੋ।
- ਕੀ ਤੁਸੀਂ ਕਿਸੇ ਲੋਕਲ ਰੈਸਟੋਰੈਂਟ ਦੇ ਭੋਜਨ ਦਾ ਅਨੰਦ ਮਾਣ ਰਹੇ ਹੋ? ਤਾਂ ਫੋਟੋਆਂ ਸਾਂਝੀਆਂ ਕਰਨ ਲਈ #SupportLocalBrampton ਵਰਤੋ।

ਹਵਾਲੇ

“ਇਸ ਸਾਲ ਹਰ ਕਿਸੇ ਨੂੰ ਸਿਹਤਮੰਦ ਅਤੇ ਕੋਵਿਡ-19 ਤੋਂ ਸੁਰੱਖਿਤ ਰੱਖਣ ਲਈ, ਬ੍ਰੈਂਪਟਨ ਦੇ ਕੈਨੇਡਾ ਡੇ ਦੇ ਜਸ਼ਨ ਥੋੜ੍ਹੇ ਵੱਖ ਹਨ। ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ 1 ਜੁਲਾਈ ਨੂੰ www.brampton.ca/canadaday ਤੇ ਜਾ ਕੇ, ਪਰਿਵਾਰ-ਅਨੁਕੂਲਿਤ ਗਤੀਵਿਧੀਆਂ ਦਾ ਅਨੰਦ ਮਾਣੋ, ਕੈਨੇਡੀਅਨ ਭੋਜਨ ਪਕਾਓ ਜਾਂ ਕਿਸੇ ਲੋਕਲ ਰੈਸਟੋਰੈਂਟ ਤੋਂ ਆਰਡਰ ਕਰੋ ਅਤੇ ਬ੍ਰੈਂਪਟਨ ਦੇ ਕਲਾਕਾਰਾਂ ਅਤੇ ਜੂਨੇ ਅਵਾਰਡ-ਜੇਤੂ ਮੁੱਖ ਪ੍ਰਦਰਸ਼ਕ, ਵਾਕ ਆਫ ਦ ਅਰਥ ਦੇ ਪ੍ਰਦਰਸ਼ਨਾਂ ਨਾਲ ਸਾਡੇ ਦੇਸ਼ ਦਾ ਜਸ਼ਨ ਮਨਾਓ – ਮੈਂ ਜਾਣਦਾ ਹਾਂ ਕਿ ਮੇਰਾ ਪਰਿਵਾਰ ਅਤੇ ਮੈਂ ਪੂਰਾ ਦਿਨ, ਇਹਨਾਂ ਗਤੀਵਿਧੀਆਂ ਦਾ ਅਨੰਦ ਮਾਣ ਰਹੇ ਹੋਵਾਂਗੇ!”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਇਸ ਸਾਲ, ਬ੍ਰੈਂਪਟਨ ਵਿੱਚ ਕੈਨੇਡਾ ਡੇ ਵੱਧ ਨਿੱਜੀ ਹੋਵੇਗਾ ਅਤੇ ਇਸ ਵਿੱਚ ਹੀ ਸਾਡੀ ਸਾਰਿਆਂ ਦੀ ਭਲਾਈ ਹੈ। ਅਨੰਦ ਮਾਣੋ ਅਤੇ ਸੁਰੱਖਿਅਤ ਰਹੋ – ਤੁਸੀਂ ਬ੍ਰੈਂਪਟਨ ਦੇ ਕਈ ਸੁਆਦੀ ਭੋਜਨ ਪੇਸ਼ ਕਰਨ ਵਾਲੇ ਰੈਸਟੋਰੈਂਟਾਂ ਵਿੱਚੋਂ ਕਿਸੇ ਇੱਕ ਤੋਂ ਭੋਜਨ ਖਰੀਦ ਕੇ, ਲੋਕਲ ਕਾਰੋਬਾਰ ਨੂੰ ਸਹਿਯੋਗ ਕਰੋ, ਸਾਡੇ ਵੱਲੋਂ ਪੇਸ਼ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਤੇ ਡਾਂਸ ਪਾਰਟੀ ਦਾ ਮਜ਼ਾ ਲਓ, ਪਟਾਕਿਆਂ ਦਾ ਬੇਜੇੜ ਐਨਲਾਈਨ ਡਿਸਪਲੇ ਦੇਖੋ!”

- ਗੁਰਪ੍ਰੀਤ ਢਿੱਲੋਂ (Gurpreet Dhillon), ਰੀਜਨਲ ਕਾਉਂਸਲਰ, ਵਾਰਡਸ 9 ਅਤੇ 10, ਸਿਟੀ ਆਫ ਬ੍ਰੈਂਪਟਨ; ਚੇਅਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

“ਅਸੀਂ ਇਸ ਸਾਲ, ਕੋਵਿਡ-19 ਦੇ ਕਾਰਨ, ਸਾਰਿਆਂ ਦੀ ਸਿਹਤ ਅਤੇ ਸੁਰੱਖਿਆ ਲਈ ਕੈਨੇਡਾ ਡੇ ਦਾ ਜਸ਼ਨ ਐਨਲਾਈਨ ਮਨਾ ਰਹੇ ਹਾਂ। ਭਾਵੇਂ ਸਰੀਰਕ ਤੌਰ ਤੇ ਅਸੀਂ ਦੂਰ ਹਾਂ, ਪਰੰਤੂ ਤਦ ਵੀ ਅਸੀਂ ਜੁੜੇ ਰਹਿ ਸਕਦੇ ਹਾਂ! #BramptonCanadaDayatHome ਅਤੇ #BramptonTogether ਦੀ ਵਰਤੋਂ ਕਰਦੇ ਹੋਏ, ਸੋਸ਼ਲ ਮੀਡੀਆ ਤੇ, ਘਰ ਵਿੱਚ ਆਪਣੇ ਕੈਨੇਡਾ ਡੇ ਦੇ ਜਸ਼ਨ ਦੀਆਂ ਫੋਟੋਆਂ ਅਤੇ ਵੀਡੀਓ ਜ਼ਰੂਰ ਸਾਂਝੀਆਂ ਕਰੋ ਅਤੇ ਜੇਕਰ ਤੁਸੀਂ ਕਿਸੇ ਲੋਕਲ ਰੈਸਟੋਰੈਂਟ ਦੇ ਭੋਜਨ ਦਾ ਅਨੰਦ ਮਾਣ ਰਹੇ ਹੋ, ਤਾਂ ਫੋਟੋਆਂ ਸਾਂਝੀਆਂ ਕਰਨ ਲਈ #SupportLocalBrampton ਵਰਤੋ।”

- ਪਾਲੋ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਸਿਟੀ ਆਫ ਬ੍ਰੈਂਪਟਨ; ਵਾਈਸ-ਚੇਅਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

“ਸਾਡੇ ਵੱਲੋਂ ਸਿਟੀ ਨੂੰ ਦੁਬਾਰਾ ਖੁਲਣ ਤੇ ਕੰਮ ਕਰਨ ਦੇ ਸਮੇਂ, ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ। ਕੈਨੇਡਾ ਡੇ, ਬ੍ਰੈਂਪਟਨ ਦੇ ਸਭ ਤੋਂ ਵੱਡੇ ਜਸ਼ਨਾਂ ਵਿੱਚੋਂ ਇੱਕ ਹੈ। ਮੈਂ ਹਰ ਕਿਸੇ ਨੂੰ ਬੇਨਤੀ ਕਰਦਾ ਹਾਂ ਕਿ ਇਸ ਸਾਲ ਘਰ ਵਿੱਚ ਰਹਿ ਕੇ, ਸੁਰੱਖਿਅਤ ਤਰੀਕੇ ਨਾਲ ਜਸ਼ਨ ਮਨਾਓ। ਅਸੀਂ ਤੁਹਾਨੂੰ ਕੋਵਿਡ-19 ਤੋਂ ਸੁਰੱਖਿਆ ਲਈ ਬ੍ਰੈਂਪਟਨ ਵਾਸਤੇ ਚੁੱਕੇ ਜਾਣ ਵਾਲੇ ਅਗਲੇ ਕਦਮਾਂ ਬਾਰੇ ਸੂਚਿਤ ਕਰਦੇ ਰਹਾਂਗੇ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਲੀਡ, ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਦੁਬਾਰਾ ਖੁਲਣ ਅਤੇ ਬਹਾਲੀ ਵੱਲ ਅੱਗੇ ਵਧ ਰਹੀ ਹੈ, ਸਾਡੇ ਸਟਾਫ ਨੇ, ਸਾਰਿਆਂ ਲਈ ਕੈਨੇਡਾ ਡੇ ਦਾ ਅਨੰਦ ਲੈਣ ਵਾਸਤੇ, ਐਨਲਾਈਨ ਦੇਖਣ ਵਾਸਤੇ, ਕਈ ਤਰ੍ਹਾਂ ਦੀਆਂ ਸ਼ਾਨਦਾਰ ਗਤੀਵਿਧੀਆਂ ਅਤੇ ਪ੍ਰਦਰਸ਼ਨ ਉਪਲਬਧ ਕਰਵਾਉਣ ਦਾ ਪ੍ਰਬੰਧ ਕੀਤਾ ਹੈ। ਸੁਰੱਖਿਅਤ ਰਹੋ ਅਤੇ ਇਸ ਸਾਲ ਆਪਣੇ ਘਰ ਬੈਠੇ ਹੀ ਕੈਨੇਡਾ ਡੇ ਦਾ ਜਸ਼ਨ ਮਨਾਓ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ

[Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca